

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ, 1 ਫਰਵਰੀ ਨੂੰ ਦੂਜੇ ਸਾਲਾਨਾ ਬੈਕਯਾਰਡ ਗਾਰਡਨ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੀ ਹੈ

ਬ੍ਰੈਂਪਟਨ, ਓਨਟਾਰੀਓ (25 ਜਨਵਰੀ, 2021) – ਸਿਟੀ ਆਫ ਬ੍ਰੈਂਪਟਨ ਦਾ ਮਸ਼ਹੂਰ, ਬੈਕਯਾਰਡ ਗਾਰਡਨ ਪ੍ਰੋਗਰਾਮ (Backyard Garden Program), 1 ਫਰਵਰੀ ਨੂੰ ਦੂਜੇ ਸਾਲ ਲਈ ਦੁਬਾਰਾ ਸ਼ੁਰੂ ਹੋ ਰਿਹਾ ਹੈ।

ਇਹ ਈਕੋ-ਫ੍ਰੈਂਡਲੀ ਪਹਿਲਕਦਮੀ, ਹਿੱਸਾ ਲੈਣ ਵਾਲਿਆਂ ਨੂੰ, ਆਪਣੇ ਖੁਦ ਦੇ ਬੈਕਯਾਰਡ ਗਾਰਡਨ ਵਿੱਚ ਸਬਜ਼ੀਆਂ ਆਦਿ ਉਗਾਉਣ ਲਈ ਮੁਫਤ ਮਿੱਟੀ, ਬੀਜ ਅਤੇ ਲਾਭਕਾਰੀ ਸੁਝਾਅ ਦੇ ਕੇ, ਸਾਡੇ ਸ਼ਹਿਰ ਵਿੱਚ ਫੂਡ ਸਿਕਿਓਰਿਟੀ ਨੂੰ ਸਹਿਯੋਗ ਕਰਨ ਵਿੱਚ ਮਦਦ ਕਰਦੀ ਹੈ। ਇਸ ਸਾਲ ਦਾ ਪ੍ਰੋਗਰਾਮ, ਸਿਰਫ਼ ਨਵੇਂ ਭਾਗੀਦਾਰਾਂ ਲਈ ਹੈ। ਨਾਲ ਹੀ ਉਹਨਾਂ ਲਈ ਵੀ ਹੈ, ਜਿਹਨਾਂ ਨੂੰ 2020 ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ।

ਬੈਕਯਾਰਡ ਗਾਰਡਨ ਪ੍ਰੋਗਰਾਮ, ਨਿਵਾਸੀਆਂ ਨੂੰ ਆਪਣੇ ਖੁਦ ਦੇ ਘਰਾਂ ਵਿੱਚ ਸਬਜ਼ੀਆਂ ਆਦਿ ਉਗਾਉਣ ਅਤੇ ਆਪਣੀਆਂ ਘਰ ਵਿੱਚ ਉੱਗੀਆਂ ਸਬਜ਼ੀਆਂ ਨੂੰ ਲੋਕਲ ਫੂਡ ਬੈਂਕਾਂ ਅਤੇ ਭਾਈਚਾਰਕ ਸੰਗਠਨਾਂ ਨੂੰ ਦਾਨ ਦੇਣ ਲਈ ਉਤਸ਼ਾਹਿਤ ਕਰਦਾ ਹੈ।

ਇਹ ਪ੍ਰੋਗਰਾਮ, ਫੂਡ ਸਿਕਿਓਰਿਟੀ ਤੇ, [ਮੇਅਰ ਦੀ ਕੋਵਿਡ-19 ਸੋਸ਼ਲ ਸਪੋਰਟ ਟਾਸਕ ਫੋਰਸ ਦੇ \(Mayor's COVID-19 Social Support Task Force's\)](#) ਫੋਕਸ ਦੀ ਵੀ ਹਿਮਾਇਤ ਕਰਦਾ ਹੈ। ਇਹ ਸਿਟੀ ਦੀ, ਸਥਿਰ ਗ੍ਰੀਨ ਸਿਟੀ (Green City) ਬਣਨ ਦੀ ਤਰਜੀਹ ਦੀ ਵੀ ਪੁਸ਼ਟੀ ਕਰਦਾ ਹੈ ਅਤੇ ਨਿਵਾਸੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਵਿੱਚ ਵੀ ਵਾਧਾ ਕਰਦਾ ਹੈ।

ਨਿਵਾਸੀ, ਸੋਮਵਾਰ, 1 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਕਰਦੇ ਹੋਏ, [www.brampton.ca/backyardgarden](http://www.brampton.ca/backyardgarden) ਤੇ ਮੁਫਤ ਮਿੱਟੀ ਅਤੇ ਬੀਜ ਪ੍ਰਾਪਤ ਕਰਨ ਲਈ, ਔਨਲਾਈਨ ਰਜਿਸਟਰ ਕਰ ਸਕਦੇ ਹਨ। ਇਸ ਸਾਲ ਦੇ ਬੈਕਯਾਰਡ ਗਾਰਡਨਾਂ ਦੀਆਂ ਫੋਟੋਆਂ, ਬਾਗਬਾਨੀ ਕਰਨ ਲਈ ਸੁਝਾਅ, ਟਿਊਟੋਰੀਅਲ ਅਤੇ ਵਸੀਲੇ ਵੀ, ਵੈਬ ਪੇਜ ਤੇ ਉਪਲਬਧ ਹੋਣਗੇ। ਨਿਵਾਸੀਆਂ ਨੂੰ, ਆਪਣੇ ਗਾਰਡਨਾਂ ਨੂੰ ਸੋਸ਼ਲ ਮੀਡੀਆ ਤੇ ਸਾਂਝੇ ਕਰਨ ਲਈ, ਹੈਸ਼ਟੈਗ #GardensofBrampton ਵਰਤਣ ਲਈ ਵੀ ਸੱਦਾ ਦਿੱਤਾ ਜਾ ਰਿਹਾ ਹੈ।

ਇਸ ਸਾਲ, ਇਹ ਪ੍ਰੋਗਰਾਮ ਪੂਰੇ ਮਾਣ ਦੇ ਨਾਲ, ਸਕੋਟਸ (Scotts) ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਸਿਟੀ, ਇਸ ਪ੍ਰੋਗਰਾਮ ਦੇ ਸਾਰੇ ਹਿਮਾਇਤੀਆਂ ਦਾ ਧੰਨਵਾਦ ਕਰਦੀ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਮੈਟਮੀ ਹੋਮਸ (Mattamy Homes), ਪੈਰਾਡਾਈਜ਼ ਡਿਵੈਲਪਮੈਂਟਸ (Paradise Developments), ਫੀਲਡਗੇਟ ਡਿਵੈਲਪਮੈਂਟਸ (Fieldgate Developments), ਟੀ.ਏ.ਸੀ.ਸੀ. ਡਿਵੈਲਪਮੈਂਟਸ (TACC Developments) ਅਤੇ ਗ੍ਰੇਟ ਗਲਫ (Great Gulf)।

### ਬੈਕਯਾਰਡ ਗਾਰਡਨ ਕਲੱਬ ਈ-ਨਿਊਜ਼ਲੈਟਰ

ਇਸ ਸਾਲ ਨਵੇਂ, ਸਾਡੇ ਮਾਸਿਕ ਬੈਕਯਾਰਡ ਗਾਰਡਨ ਕਲੱਬ ਈ-ਨਿਊਜ਼ਲੈਟਰ ਨਾਲ ਜੁੜੋ। ਇਹ ਬਾਗਬਾਨੀ ਕਰਨ ਦੇ ਸਾਰੇ ਸ਼ੌਕੀਨਾਂ ਲਈ ਸ਼ੁਰੂ ਕੀਤਾ ਗਿਆ ਹੈ। ਇਸਦੇ ਮੈਂਬਰਾਂ ਨੂੰ, ਬਾਗਬਾਨੀ ਸਬੰਧੀ ਜਾਣਕਾਰੀ ਵਾਲਾ ਮਾਸਿਕ ਈ-ਨਿਊਜ਼ਲੈਟਰ, ਸਵਾਲ ਭੇਜਣ ਦੇ ਮੌਕੇ, ਬਾਗਬਾਨੀ ਸਬੰਧੀ ਸਲਾਹ ਅਤੇ ਮਾਰਗਾਂ ਅਤੇ ਬ੍ਰੈਂਪਟਨ ਹੋਰਟੀਕਲਚਰਲ ਸੋਸਾਇਟੀ (Brampton Horticultural Society) ਜਿਹੇ, ਭਾਈਚਾਰਕ ਭਾਈਵਾਲਾਂ ਤੋਂ ਸਹਾਇਤਾ, ਖਾਸ ਆਫਰ ਆਦਿ ਮਿਲਣਗੇ। ਕਲੱਬ ਵਾਸਤੇ ਰਜਿਸਟਰ ਕਰਨ ਲਈ, [www.brampton.ca/backyardgarden](http://www.brampton.ca/backyardgarden) ਤੇ ਜਾਓ।

### ਪਿਛੋਕੜ

ਸਿਟੀ ਆਫ ਬ੍ਰੈਮਪਟਨ ਦਾ ਬੈਕਯਾਰਡ ਗਾਰਡਨ ਪ੍ਰੋਗਰਾਮ, 2020 ਵਿੱਚ ਬਹੁਤ ਹੀ ਸਫਲ ਸ਼ੁਰੂਆਤੀ ਸਾਲ ਰਿਹਾ ਸੀ। ਅਪ੍ਰੈਲ ਤੋਂ ਅਕਤੂਬਰ ਤੱਕ, ਲੋੜਵੰਦ ਨਿਵਾਸੀਆਂ ਵਾਸਤੇ, 10,000 ਪੌੜ ਤੋਂ ਵੱਧ ਸਬਜ਼ੀਆਂ, ਲੋਕਲ ਫੂਡ ਬੈਂਕਾਂ ਅਤੇ ਭਾਈਚਾਰਕ ਸੰਗਠਨਾਂ ਨੂੰ ਦਾਨ ਕੀਤੀਆਂ ਗਈਆਂ; ਇਹਨਾਂ ਵਿੱਚ ਸ਼ਾਮਲ ਹਨ, ਨਾਈਟਸ ਟੇਬਲ (Knights Table), ਰੀਜਨਰੇਸ਼ਨ (Regeneration), ਖਾਲਸਾ ਏਡ (Khalsa Aid) ਅਤੇ ਯੂਨਾਈਟੇਡ ਸਿੱਖਸ (United Sikhs)। ਇਹ ਪਹਿਲਕਦਮੀ, ਕੈਨੇਡਾ ਵਿੱਚ ਕੋਵਿਡ-19 (COVID-19) ਦੇ ਅਸਰਾਂ ਨੂੰ ਘਟਾਉਣ ਲਈ ਸ਼ੁਰੂ ਕੀਤੀ, ਇਸ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਸੀ।

ਕਮਿਊਨਿਟੀ ਗਾਰਡਨਸ (Community Gardens) ਪ੍ਰੋਗਰਾਮ, [ਬ੍ਰੈਮਪਟਨ ਗ੍ਰੋ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ \(Brampton Grow Green Environmental Master Plan\)](#) ਦੇ ਟੀਚਿਆਂ ਦਾ ਵਿਸਤਾਰ ਕਰਦਾ ਹੈ, ਜਿਸਨੇ ਸਿਟੀ ਲਈ ਮੌਕੇ ਵਜੋਂ ਸ਼ਹਿਰੀ ਖੇਤੀ ਦਾ ਹਵਾਲਾ ਦਿੱਤਾ।

## ਹਵਾਲੇ

“ਬੈਕਯਾਰਡ ਗਾਰਡਨ ਪ੍ਰੋਗਰਾਮ, ਪਿਛਲੇ ਸਾਲ ਬ੍ਰੈਮਪਟਨ ਵਿੱਚ ਬਹੁਤ ਜ਼ਿਆਦਾ ਸਫਲ ਰਿਹਾ ਸੀ। ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ, ਪ੍ਰੋਗਰਾਮ 1 ਫਰਵਰੀ ਨੂੰ ਦੁਬਾਰਾ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਸਾਡੇ ਭਾਈਚਾਰੇ ਨੂੰ ਇਕੱਠੇ ਲਿਆਉਂਦਾ ਹੈ, ਹਿੱਸਾ ਲੈਣ ਵਾਲਿਆਂ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਲੋੜਵੰਦ ਨਿਵਾਸੀਆਂ ਨੂੰ ਭੋਜਨ ਸਬੰਧੀ ਸਹਾਇਤਾ ਪ੍ਰਦਾਨ ਕਰਦਾ ਹੈ। ਸਾਨੂੰ ਕਾਉਂਸਲਰ ਫ੍ਰਿਲੈਨਸ ਦੀ ਲੀਡਰਸ਼ਿਪ ਹੇਠ, ਦੂਜੇ ਸਾਲ ਇਸ ਪਹਿਲਕਦਮੀ ਦੀ ਹਿਮਾਇਤ ਕਰਨ ਤੇ ਮਾਣ ਹੈ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਪਿਛਲੇ ਸਾਲ ਬੈਕਯਾਰਡ ਗਾਰਡਨ ਪ੍ਰੋਗਰਾਮ ਦੇ ਹਿੱਸੇ ਵਜੋਂ ਹਜ਼ਾਰਾਂ ਨਿਵਾਸੀਆਂ ਨੇ, ਮੁਫਤ ਬੀਜ ਅਤੇ ਮਿੱਟੀ ਪ੍ਰਾਪਤ ਕੀਤੀ ਸੀ ਅਤੇ ਲੋੜਵੰਦ ਨਿਵਾਸੀਆਂ ਲਈ 10,000 ਪੌੜ ਤੋਂ ਵੱਧ ਸਬਜ਼ੀਆਂ ਪ੍ਰਦਾਨ ਕੀਤੀਆਂ ਸਨ। ਇਸ ਸਾਲ, ਪ੍ਰੋਗਰਾਮ ਨਵੇਂ ਭਾਗੀਦਾਰਾਂ ਲਈ ਖੁੱਲ੍ਹਾ ਹੈ – ਮਤਲਬ ਕਿ ਹੋਰ ਨਿਵਾਸੀਆਂ ਨੂੰ ਵੀ ਇਸ ਸ਼ਾਨਦਾਰ ਪਹਿਲਕਦਮੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਬਾਗਬਾਨੀ ਕਰੋ, ਆਉਟੋਡਰ ਅਨੰਦ ਮਾਣੋ ਅਤੇ ਇਸ ਸਾਲ ਦਾਨ ਕਰੋ!”

- ਡਗ ਵ੍ਹਿਲੈਨਸ (Doug Whillans), ਸਿਟੀ ਕਾਉਂਸਲਰ, ਵਾਰਡ 2 ਅਤੇ 6; ਚੇਅਰ, ਬੈਕਯਾਰਡ ਗਾਰਡਨ ਪ੍ਰੋਗਰਾਮ, ਸਿਟੀ ਆਫ ਬ੍ਰੈਮਪਟਨ

“2020 ਵਿੱਚ ਬੈਕਯਾਰਡ ਗਾਰਡਨ ਪ੍ਰੋਗਰਾਮ ਦੇ ਸ਼ੁਰੂ ਹੋਣ ਅਤੇ ਇਸ ਵਾਸਤੇ ਸ਼ਾਨਦਾਰ ਸਹਾਇਤਾ ਮਿਲਣ ਤੇ, ਬ੍ਰੈਮਪਟਨ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਹੋਇਆ ਸੀ। ਸਿਟੀ ਦਾ ਸਟਾਫ, 2021 ਦੇ ਪ੍ਰੋਗਰਾਮ ਦੀ ਸ਼ੁਰੂਆਤ ਲਈ ਉਤਸ਼ਾਹਿਤ ਹੈ। ਸਾਈਨ ਅੱਪ ਕਰਨ ਅਤੇ ਆਪਣੇ ਮੁਫਤ ਬੀਜਾਂ ਅਤੇ ਮਿੱਟੀ ਵਾਸਤੇ, [www.brampton.ca/backyardgarden](http://www.brampton.ca/backyardgarden) ਨੂੰ ਬੁੱਕਮਾਰਕ ਕਰਨਾ ਨਾ ਭੁੱਲੋ ਅਤੇ ਇਸ ਮਹੱਤਵਪੂਰਣ ਗ੍ਰੀਨ ਪਹਿਲਕਦਮੀ ਦਾ ਹਿੱਸਾ ਬਣੋ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

## ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੀਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | [Monika.Duggal@brampton.ca](mailto:Monika.Duggal@brampton.ca)